

 Print Page

Sri Guru Granth Sahib

Displaying 519 of

ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥

Sabh Kishh Jaanai Jaan Bujh Veechaaradhaa ||

The Knower knows everything; He understands and contemplates.

ਗੁਜਰੀ ਵਾਰ (ਮਃ ੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧

Raag Goojree Guru Arjan Dev

ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥

Anik Roop Khin Maahi Kudharath Dhhaaradhaa ||

By His creative power, He assumes numerous forms in an instant.

ਗੁਜਰੀ ਵਾਰ (ਮਃ ੫) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧

Raag Goojree Guru Arjan Dev

ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥

Jis No Laae Sach Thisehi Oudhhaaradhaa ||

One whom the Lord attaches to the Truth is redeemed.

ਗੁਜਰੀ ਵਾਰ (ਮਃ ੫) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੨

Raag Goojree Guru Arjan Dev

ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥

Jis Dhai Hovai Val S Kadhae N Haaradhaa ||

One who has God on his side is never conquered.

ਗੁਜਰੀ ਵਾਰ (ਮਃ ੫) ੮:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੨

Raag Goojree Guru Arjan Dev

ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥

Sadhaa Abhag Dheeabaan Hai Ho This Namasakaaradhaa ||4||

His Court is eternal and imperishable; I humbly bow to Him. ||4||

ਗੁਜਰੀ ਵਾਰ (ਮਃ ੫) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੨

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਕਾਮ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥

Kaam Krodhh Lobh Shhoddeesai Dheejai Agan Jalaae ||

Renounce sexual desire, anger and greed, and burn them in the fire.

ਗੁਜਰੀ ਵਾਰ (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੩

Raag Goojree Guru Arjan Dev

ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥

Jeevadhiaa Nith Jaapeesai Naanak Saachaa Naoo ||1||

As long as you are alive, O Nanak, meditate continually on the True Name. ||1||

ਗੁਜਰੀ ਵਾਰ (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੩

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥

Simarath Simarath Prabh Aapanaa Sabh Fal Paaeae Aahi ||

Meditating, meditating in remembrance on my God, I have obtained all the fruits.

ਗੁਜਰੀ ਵਾਰ (ਮਃ ੫) (੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੪

Raag Goojree Guru Arjan Dev

ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥

Naanak Naam Araadhhiaa Gur Poorai Dheea Milaae ||2||

O Nanak, I worship the Naam, the Name of the Lord; the Perfect Guru has united me with the Lord. ||2||

ਗੁਜਰੀ ਵਾਰ (ਮਃ ੫) (੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੪

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥

So Mukathaa Sansaar J Gur Oupadhaesiaa ||

One who has been instructed by the Guru is liberated in this world.

ਗੁਜਰੀ ਵਾਰ (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੫

Raag Goojree Guru Arjan Dev

ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥

This Kee Gee Balaae Mittae Andhaesiaa ||

He avoids disaster, and his anxiety is dispelled.

ਗੁਜਰੀ ਵਾਰਾ (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੫

Raag Goojree Guru Arjan Dev

ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥

This Kaa Dharasan Dhaekh Jagath Nihaal Hoe ||

Beholding the blessed vision of his Darshan, the world is over-joyed.

ਗੁਜਰੀ ਵਾਰਾ (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੬

Raag Goojree Guru Arjan Dev

ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥

Jan Kai Sang Nihaal Paapaa Mail Dhhoie ||

In the company of the Lord's humble servants, the world is over-joyed, and the filth of sin is washed away.

ਗੁਜਰੀ ਵਾਰਾ (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੬

Raag Goojree Guru Arjan Dev

ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥

Anmrith Saachaa Nao Outhhai Jaapeeai ||

There, they meditate on the Ambrosial Nectar of the True Name.

ਗੁਜਰੀ ਵਾਰਾ (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੭

Raag Goojree Guru Arjan Dev

ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥

Man Ko Hoe Santhokh Bhukhaa Dhhraapeeai ||

The mind becomes content, and its hunger is satisfied.

ਗੁਜਰੀ ਵਾਰਾ (ਮਃ ੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੭

Raag Goojree Guru Arjan Dev

ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥

Jis Ghatt Vasiaa Nao This Bandhhan Kaatteeai ||

One whose heart is filled with the Name, has his bonds cut away.

ਗੁਜਰੀ ਵਾਰਾ (ਮਃ ੫) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੭

Raag Goojree Guru Arjan Dev

ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥

Gur Parasaadh Kinai Viralai Har Dhhan Khaatteeai ||5||

By Guru's Grace, some rare person earns the wealth of the Lord's Name. ||5||

ਗੁਜਰੀ ਵਾਰ (ਮਃ ੫) ੫:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੮

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥

Man Mehi Chithavo Chithavane Oudham Karo Outh Neeth ||

Within my mind, I think thoughts of always rising early, and making the effort.

ਗੁਜਰੀ ਵਾਰ (ਮਃ ੫) (੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੮

Raag Goojree Guru Arjan Dev

ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥

Har Keerathan Kaa Aaharo Har Dhaehu Naanak Kae Meeth ||1||

O Lord, my Friend, please bless Nanak with the habit of singing the Kirtan of the Lord's Praises. ||1||

ਗੁਜਰੀ ਵਾਰ (ਮਃ ੫) (੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੯

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥

Dhrisatt Dhhaar Prabh Raakhiaa Man Than Rathaa Mool ||

Casting His Glance of Grace, God has saved me; my mind and body are imbued with the Primal Being.

ਗੁਜਰੀ ਵਾਰ (ਮਃ ੫) (੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੦

Raag Goojree Guru Arjan Dev

ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥

Naanak Jo Prabh Bhaaneeaa Maro Vichaaree Sool ||2||

O Nanak, those who are pleasing to God, have their cries of suffering taken away. ||2||

ਗੁਜਰੀ ਵਾਰ (ਮਃ ੫) (੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੦

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ: ੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥

Jeea Kee Biraathhaa Hoe S Gur Pehi Aradhaas Kar ||

When your soul is feeling sad, offer your prayers to the Guru.

ਗੁਜਰੀ ਵਾਰ (ਮਃ ੫) ਈ:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੧

Raag Goojree Guru Arjan Dev

ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥

Shhodd Siaanap Sagal Man Than Arap Dhhar ||

Renounce all your cleverness, and dedicate your mind and body to Him.

ਗੁਜਰੀ ਵਾਰ (ਮਃ ੫) ਈ:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੧

Raag Goojree Guru Arjan Dev

ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥

Poojahu Gur Kae Pair Dhuramath Jaee Jar ||

Worship the Feet of the Guru, and your evil-mindedness shall be burnt away.

ਗੁਜਰੀ ਵਾਰ (ਮਃ ੫) ਈ:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੨

Raag Goojree Guru Arjan Dev

ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥

Saadhh Janaa Kai Sang Bhavajal Bikham Thar ||

Joining the Saadh Sangat, the Company of the Holy, you shall cross over the terrifying and difficult world-ocean.

ਗੁਜਰੀ ਵਾਰ (ਮਃ ੫) ਈ:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੨

Raag Goojree Guru Arjan Dev

ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥

Saevahu Sathigur Dhaev Agai N Marahu Ddar ||

Serve the True Guru, and in the world hereafter, you shall not die of fear.

ਗੁਜਰੀ ਵਾਰ (ਮਃ ੫) ਈ:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੨

Raag Goojree Guru Arjan Dev

ਖਿਨ ਮਹਿ ਕਰੇ ਨਿਹਾਲੁ ਉਣੇ ਸੁਭਰ ਭਰਿ ॥

Khin Mehi Karae Nihaal Oonae Subhar Bhar ||

In an instant, he shall make you happy, and the empty vessel shall be filled to overflowing.

ਗੁਜਰੀ ਵਾਰ (ਮਃ ੫) ਈ:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੩

Raag Goojree Guru Arjan Dev

ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥

Man Ko Hoe Santhokh Dhhiaaeai Sadhaa Har ||

The mind becomes content, meditating forever on the Lord.

ਗੁਜਰੀ ਵਾਰ (ਮਃ ੫) ੬:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੩

Raag Goojree Guru Arjan Dev

ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥

So Lagaa Sathigur Saev Jaa Ko Karam Dhhur ||6||

He alone dedicates himself to the Guru's service, unto whom the Lord has granted His Grace. ||6||

ਗੁਜਰੀ ਵਾਰ (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੪

Raag Goojree Guru Arjan Dev

ਸਲੋਕ ਮਃ ੫ ॥

Salok Ma 5 ||

Shalok, Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥

Lagarree Suthhaan Jorranehaarai Jorreeaa ||

I am attached to the right place; the Uniter has united me.

ਗੁਜਰੀ ਵਾਰ (ਮਃ ੫) (੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੪

Raag Goojree Guru Arjan Dev

ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥

Naanak Leharee Lakh Sai Aan Dduban Dhaee N Maa Piree ||1||

O Nanak, there are hundreds and thousands of waves, but my Husband Lord does not let me drown.

||1||

ਗੁਜਰੀ ਵਾਰ (ਮਃ ੫) (੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੫

Raag Goojree Guru Arjan Dev

ਮਃ ੫ ॥

Ma 5 ||

Fifth Mehl:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥

Ban Bheehaavalai Hik Saathhee Ladhham Dhukh Harathaa Har Naamaa ||

In the dreadful wilderness, I have found the one and only companion; the Name of the Lord is the Destroyer of distress.

ਗੁਜਰੀ ਵਾਰ (ਮਃ ੫) (੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੫

Raag Goojree Guru Arjan Dev

ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥

Bal Bal Jaaee Santh Piaarae Naanak Pooran Kaamaan ||2||

I am a sacrifice, a sacrifice to the Beloved Saints, O Nanak; through them, my affairs have been brought to fulfillment. ||2||

ਗੁਜਰੀ ਵਾਰ (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੬

Raag Goojree Guru Arjan Dev

ਪਉੜੀ ॥

Pourree ||

Pauree:

ਗੁਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯

ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥

Paaeean Sabh Nidhhaan Thaerai Rang Rathiaa ||

All treasures are obtained, when we are attuned to Your Love.

ਗੁਜਰੀ ਵਾਰ (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੭

Raag Goojree Guru Arjan Dev

ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥

N Hovee Pashhothaaoo Thudhh No Japathiaa ||

One does not have to suffer regret and repentance, when he meditates on You.

ਗੁਜਰੀ ਵਾਰ (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੭

Raag Goojree Guru Arjan Dev

ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥

Pahuch N Sakai Koe Thaeree Ttaek Jan ||

No one can equal Your humble servant, who has Your Support.

ਗੁਜਰੀ ਵਾਰ (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੭

Raag Goojree Guru Arjan Dev

ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥

Gur Poorae Vaahu Vaahu Sukh Lehaha Chithaar Man ||

Waaho! Waaho! How wonderful is the Perfect Guru! Cherishing Him in my mind, I obtain peace.

ਗੁਜਰੀ ਵਾਰ (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੮

Raag Goojree Guru Arjan Dev

ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥

Gur Pehi Sifath Bhanddaar Karamee Paaeeai ||

The treasure of the Lord's Praise comes from the Guru; by His Mercy, it is obtained.

ਗੁਜਰੀ ਵਾਰਾ (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੯

Raag Goojree Guru Arjan Dev

ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥

Sathigur Nadhar Nihaal Bahurr N Dhhaaeai ||

When the True Guru bestows His Glance of Grace, one does not wander any more.

ਗੁਜਰੀ ਵਾਰਾ (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੯

Raag Goojree Guru Arjan Dev

ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥

Rakhai Aap Dhaeiaal Kar Dhaasaa Aapanae ||

The Merciful Lord preserves him - He makes him His own slave.

ਗੁਜਰੀ ਵਾਰਾ (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੯

Raag Goojree Guru Arjan Dev

ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥

Har Har Har Har Naam Jeevaa Sun Sunae ||7||

Listening, hearing the Name of the Lord, Har, Har, Har, Har, I live. ||7||

ਗੁਜਰੀ ਵਾਰਾ (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ: ਅੰਗ ੫੧੯ ਪੰ. ੧੯

Raag Goojree Guru Arjan Dev